



ਸਮੁੰਦਰੀ ਯਾਤਰਾ ਜਹਾਜ਼ ਉਦਯੋਗ

02 ਸਤੰਬਰ 2021 ਨੂੰ [ਸਰਕਾਰ ਨੇ ਐਲਾਨ ਕੀਤਾ ਹੈ](#) ਕਿ ਆਸਟ੍ਰੇਲੀਆ ਵਿੱਚ ਕਰੂਜ਼ ਜਹਾਜ਼ਾਂ ਦੇ ਸੰਚਾਲਨ ਲਈ ਬਾਇਓਸਕਿਓਰਿਟੀ ਐਕਟ 2015 ਦੇ ਅਧੀਨ ਮਨੁੱਖੀ ਜੈਵਿਕ-ਸੁਰੱਖਿਆ ਸੰਕਟਕਾਲ ਦੀ ਮਿਆਦ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਜਾਵੇਗਾ। ਇਸ ਵਿੱਚ ਸ਼ਾਮਲ ਹਨ:

- 17 ਦਸੰਬਰ 2021 ਤੱਕ, ਵਰਤਮਾਨ ਉਪਾਅ ਜੋ ਆਸਟ੍ਰੇਲੀਆ ਦੇ ਖੇਤਰ ਵਿੱਚ ਸਮੁੰਦਰੀ ਯਾਤਰਾ ਵਾਲੇ ਜਹਾਜ਼ਾਂ ਦੇ ਦਾਖਲੇ ਅਤੇ ਆਸਟ੍ਰੇਲੀਆ ਦੀਆਂ ਬੰਦਰਗਾਹਾਂ ਵਿੱਚ ਦਾਖਲੇ ਉੱਤੇ ਪਾਬੰਦੀ ਲਗਾਉਂਦੇ ਹਨ; ਅਤੇ
- 100 ਜਾਂ ਇਸ ਤੋਂ ਵੱਧ ਯਾਤਰੀਆਂ ਨੂੰ ਲਿਜਾਣ ਦੇ ਸਮਰੱਥਾ ਵਾਲੇ ਸਮੁੰਦਰੀ ਯਾਤਰਾ ਦੇ ਜਹਾਜ਼ਾਂ ਉੱਤੇ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨਾ ਜਾਰੀ ਰੱਖਣਾ।

ਇਹਨਾਂ ਪਾਬੰਦੀਆਂ ਵਿੱਚ ਸਿੱਧੇ ਆਉਣ ਵਾਲੇ ਅਤੇ ਗੇੜਾ ਕੱਢ ਕੇ ਆਉਣ ਵਾਲੇ ਜਹਾਜ਼ (RTC) ਸ਼ਾਮਲ ਹਨ।

ਵੱਡੇ ਯਾਤਰੀ ਸਮੁੰਦਰੀ ਜਹਾਜ਼

ਵੱਡੇ ਯਾਤਰੀ ਜਹਾਜ਼ਾਂ ਦੇ ਚਾਲਕ ਦਲ (99 ਬਰਥਾਂ ਤੱਕ, ਵਿੱਚ ਮਿਲਾ ਕੇ) ਨੂੰ ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਤੋਂ ਛੋਟ ਨਹੀਂ ਹੈ ਅਤੇ ਆਸਟ੍ਰੇਲੀਆ ਦੀ ਯਾਤਰਾ ਕਰਨ ਤੋਂ ਪਹਿਲਾਂ ਯਾਤਰਾ ਛੋਟ ਦੀ ਬੇਨਤੀ ਜਮ੍ਹਾਂ ਕਰਵਾਉਣ ਦੀ ਲੋੜ ਪਵੇਗੀ। ਇਹ [ਯਾਤਰਾ ਛੋਟ ਪੋਰਟਲ](#) ਰਾਹੀਂ ਕੀਤਾ ਜਾ ਸਕਦਾ ਹੈ।

ਅਸੀਂ ਸਿਰਫ਼ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਚਲਾਉਣ ਲਈ ਲੋੜੀਂਦੇ ਚਾਲਕ ਦਲ ਲਈ ਛੋਟਾਂ ਬਾਰੇ ਵਿਚਾਰ ਕਰਾਂਗੇ। ਜਹਾਜ਼ ਦੇ ਦਾਖਲੇ ਨਾਲ ਆਸਟ੍ਰੇਲੀਆ ਨੂੰ ਆਰਥਿਕ ਲਾਭ ਵੀ ਹੋਣਾ ਚਾਹੀਦਾ ਹੈ। ਹੋਰ ਭੂਮਿਕਾਵਾਂ, ਜਿਵੇਂ ਕਿ ਸੇਵਾ ਜਾਂ ਪ੍ਰਾਹੁਣਚਾਰੀ ਵਾਲੀਆਂ ਨੈਕਰੀਆਂ, ਆਸਟ੍ਰੇਲੀਆ ਵਿੱਚ ਰਹਿੰਦੇ ਕਰਮਚਾਰੀਆਂ ਦੁਆਰਾ ਭਰੀਆਂ ਜਾਣੀਆਂ ਚਾਹੀਦੀਆਂ ਹਨ।

ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਯਾਤਰਾ ਛੋਟ ਬੇਨਤੀ ਦੇ ਨਾਲ ਇਸ ਦਾ ਸਮਰਥਨ ਕਰਨ ਵਾਲੇ ਸਬੂਤ ਪ੍ਰਦਾਨ ਕਰਨੇ ਚਾਹੀਦੇ ਹਨ, ਜਿਸ ਵਿੱਚ ਸ਼ਾਮਲ ਹਨ:

- ਦਾਖਲ ਹੋਣ ਦੇ ਕਾਰਨ ਦੀ ਪੁਸ਼ਟੀ ਅਤੇ ਆਸਟ੍ਰੇਲੀਆ ਨੂੰ ਹੋਣ ਵਾਲੇ ਆਰਥਿਕ ਲਾਭ ਦਾ ਪ੍ਰਦਰਸ਼ਨ
- ਜਹਾਜ਼ ਦਾ ਵਰਤਮਾਨ ਟਿਕਾਣਾ
- ਆਸਟ੍ਰੇਲੀਆ ਵਿੱਚ ਪਹੁੰਚਣ ਦਾ ਪ੍ਰਸਤਾਵਿਤ ਟਿਕਾਣਾ
- ਯਾਤਰਾ ਛੋਟ ਦੀ ਬੇਨਤੀ ਵਿੱਚ ਸ਼ਾਮਲ ਸਾਰੇ ਚਾਲਕ ਦਲ ਅਤੇ ਕਰਮਚਾਰੀਆਂ ਦੇ ਪੂਰੇ ਵੇਰਵੇ, ਜਿਸ ਵਿੱਚ ਉਹਨਾਂ ਦੇ ਰੁਜ਼ਗਾਰ ਦਾ ਉਦੇਸ਼ ਵੀ ਸ਼ਾਮਲ ਹੈ

- ਇਹ ਪੁਸ਼ਟੀ ਕਿ ਸਬੰਧਿਤ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ। ਇਸ ਵਿੱਚ ਸਹਿਮਤੀ ਹੋਏ ਪ੍ਰਬੰਧਾਂ ਬਾਰੇ ਸਲਾਹ ਸ਼ਾਮਲ ਹੋਣੀ ਚਾਹੀਦੀ ਹੈ।
- ਸਬੰਧਿਤ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਸਰਕਾਰ ਤੋਂ ਸਹਿਯੋਗ।

ਸਮੁੰਦਰੀ ਉਦਯੋਗ

ਸਮੁੰਦਰੀ ਚਾਲਕ ਦਲ (ਸਮੁੰਦਰੀ ਯਾਤਰਾ ਵਾਲੇ ਜਹਾਜ਼ਾਂ ਦੇ ਚਾਲਕ ਦਲ ਨੂੰ ਛੱਡ ਕੇ) ਨੂੰ ਯਾਤਰਾ ਦੀਆਂ ਪਾਬੰਦੀਆਂ ਤੋਂ ਛੋਟਾ ਹੈ, ਅਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਬਾਰਡਰ ਫੋਰਸ ਕਮਿਸ਼ਨਰ ਤੋਂ ਵਿਅਕਤੀਗਤ ਛੋਟ ਦੀ ਲੋੜ ਨਹੀਂ ਹੈ।

ਛੋਟ ਵਾਲੇ ਸਮੁੰਦਰੀ ਚਾਲਕ ਦਲ ਵਿੱਚ ਇਹ ਸ਼ਾਮਲ ਹਨ:

- ਚਾਲਕ ਦਲ ਕਿਸੇ ਵਪਾਰਕ (ਸਮੁੰਦਰੀ ਯਾਤਰਾ ਵਾਲੇ ਅਤੇ ਸੁਪਰਯਾਟ ਜਹਾਜ਼ਾਂ ਨੂੰ ਛੱਡ ਕੇ) ਜਾਂ ਆਸਟ੍ਰੇਲੀਆ ਦੇ ਪਾਣੀਆਂ ਵਿੱਚ ਕਿਸੇ ਸਰਕਾਰੀ ਜਹਾਜ਼ ਦੇ ਸੰਚਾਲਨ ਵਿੱਚ ਜਾਂ ਸਹਾਇਤਾ ਕਰਨ ਲਈ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ
- ਸਮੁੰਦਰੀ ਪਾਇਲਟ
- ਸਮੁੰਦਰੀ ਸਰਵੇਖਣਕਾਰ।

ਇਕ ਵਪਾਰਕ ਜਹਾਜ਼ ਉਹ ਹੁੰਦਾ ਹੈ ਜੋ ਇਹਨਾਂ ਵਿੱਚ ਸ਼ਾਮਲ ਹੁੰਦਾ ਹੈ:

- ਕਾਰੋਬਾਰੀ ਵਪਾਰ ਅਤੇ ਮਾਲ ਦੀ ਆਵਾਜਾਈ
- ਬੰਦਰਗਾਹ ਅਤੇ ਸਾਂਭ-ਸੰਭਾਲ ਸੇਵਾਵਾਂ ਦੀ ਵਿਵਸਥਾ
- ਸਰੋਤ ਉਦਯੋਗਾਂ ਵਰਗੇ ਮਹੱਤਵਪੂਰਣ ਉਦਯੋਗਾਂ ਨੂੰ ਸਹਾਇਤਾ ਪ੍ਰਦਾਨ ਕਰਨਾ
- ਸਮੁੰਦਰੀ ਸਰਵੇਖਣ।

ਜੇ ਤੁਹਾਨੂੰ ਇਸ ਸ਼੍ਰੇਣੀ ਦੇ ਅਧੀਨ ਛੋਟਾ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ:

- ਜਿੱਥੇ ਤੁਹਾਡੇ ਕੋਲ ਉਚਿਤ ਵੀਜ਼ਾ ਹੈ, ਆਸਟ੍ਰੇਲੀਆ ਵਿੱਚ ਦਾਖਲ ਹੋ ਜਾਓ ਅਤੇ ਚਲੇ ਜਾਓ
- ਜਿੱਥੇ ਤੁਸੀਂ ਪਹੁੰਚਦੇ ਹੋ, ਆਸਟ੍ਰੇਲੀਆ ਦੇ ਪ੍ਰਾਂਤ ਅਤੇ ਕੇਂਦਰੀ ਪ੍ਰਦੇਸ਼ ਵਿੱਚ ਕੁਆਰੰਟੀਨ ਕਰਨ ਦੀ ਲੋੜ ਹੈ। ਬਹੁਤ ਸਾਰੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਨੂੰ ਹੁਣ ਆਸਟ੍ਰੇਲੀਆ (ਹਵਾਈ ਜਹਾਜ਼ਾਂ ਰਾਹੀਂ) ਪਹੁੰਚਣ ਵਾਲੇ ਅੰਤਰਰਾਸ਼ਟਰੀ ਸਮੁੰਦਰੀ ਚਾਲਕ ਦਲ ਨੂੰ ਜਿਸ ਜਗ੍ਹਾ ਤੇ ਉਹ ਪਹਿਲਾਂ ਪਹੁੰਚੇ ਹਨ, ਉੱਥੇ 14 ਦਿਨਾਂ ਦੀ ਲਾਜ਼ਮੀ ਕੁਆਰੰਟੀਨ ਦੀ ਲੋੜ ਹੈ।

[ਸਮੁੰਦਰੀ ਚਾਲਕ ਦਲ ਵਾਸਤੇ COVID-19 ਲੋੜਾਂ ਨੂੰ ਵੇਖੋ।](https://covid19.homeaffairs.gov.au/cruise-ships-and-maritime)